

 Print Page

Sri Guru Granth Sahib

Displaying 1161 of

ਤਬ ਪ੍ਰਭ ਕਾਜੁ ਸਵਾਰਹਿ ਆਇ ॥੧॥

Thab Prabh Kaaj Savaarehi Aae ||1||

Then God comes and resolves his affairs. ||1||

ਭੈਰਉ (ਭ. ਕਬੀਰ) (੧੪) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੧ ਪੰ. ੧

Raag Bhaira-o Guru Arjan Dev

ਐਸਾ ਗਿਆਨੁ ਬਿਚਾਰੁ ਮਨਾ ॥

Aisaa Giaan Bichaar Manaa ||

Contemplate such spiritual wisdom, O mortal man.

ਭੈਰਉ (ਭ. ਕਬੀਰ) (੧੪) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੧ ਪੰ. ੧

Raag Bhaira-o Guru Arjan Dev

ਹਰਿ ਕੀ ਨ ਸਿਮਰਹੁ ਦੁਖ ਭੰਜਨਾ ॥੧॥ ਰਹਾਉ ॥

Har Kee N Simarahu Dhukh Bhanjanaa ||1|| Rehaao ||

Why not meditate in remembrance on the Lord, the Destroyer of pain? ||1||Pause||

ਭੈਰਉ (ਭ. ਕਬੀਰ) (੧੪) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੧ ਪੰ. ੧

Raag Bhaira-o Guru Arjan Dev

ਜਬ ਲਗੁ ਸਿੰਘੁ ਰਹੈ ਬਨ ਮਾਹਿ ॥

Jab Lag Singh Rehai Ban Maahi ||

As long as the tiger lives in the forest,

ਭੈਰਉ (ਭ. ਕਬੀਰ) (੧੪) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੧ ਪੰ. ੨

Raag Bhaira-o Guru Arjan Dev

ਤਬ ਲਗੁ ਬਨੁ ਫੁਲੈ ਹੀ ਨਾਹਿ ॥

Thab Lag Ban Foolai Hee Naahi ||

The forest does not flower.

ਭੈਰਉ (ਭ. ਕਬੀਰ) (੧੪) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੧ ਪੰ. ੨

Raag Bhaira-o Guru Arjan Dev

ਜਬ ਹੀ ਸਿਆਰੁ ਸਿੰਘ ਕਉ ਖਾਇ ॥

Jab Hee Siaar Singh Ko Khaae ||

But when the jackal eats the tiger,

ਭੈਰਉ (ਭ. ਕਬੀਰ) (੧੪) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੧ ਪੰ. ੩

Raag Bhaira-o Guru Arjan Dev

ਫੂਲਿ ਰਹੀ ਸਗਲੀ ਬਨਰਾਇ ॥੨॥

Fool Rehee Sagalee Banaraae ||2||

Then the entire forest flowers. ||2||

ਭੈਰਉ (ਭ. ਕਬੀਰ) (੧੪) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੧ ਪੰ. ੩

Raag Bhaira-o Guru Arjan Dev

ਜੀਤੋ ਬੂਡੈ ਹਾਰੋ ਤਿਰੈ ॥

Jeetho Booddai Haaro Thirai ||

The victorious are drowned, while the defeated swim across.

ਭੈਰਉ (ਭ. ਕਬੀਰ) (੧੪) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੧ ਪੰ. ੩

Raag Bhaira-o Guru Arjan Dev

ਗੁਰ ਪਰਸਾਦੀ ਪਾਰਿ ਉਤਰੈ ॥

Gur Parasaadhee Paar Outharai ||

By Guru's Grace, one crosses over and is saved.

ਭੈਰਉ (ਭ. ਕਬੀਰ) (੧੪) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੧ ਪੰ. ੩

Raag Bhaira-o Guru Arjan Dev

ਦਾਸੁ ਕਬੀਰੁ ਕਹੈ ਸਮਝਾਇ ॥

Dhaas Kabeer Kehai Samajhaae ||

Slave Kabeer speaks and teaches:

ਭੈਰਉ (ਭ. ਕਬੀਰ) (੧੪) ੩:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੧ ਪੰ. ੪

Raag Bhaira-o Guru Arjan Dev

ਕੇਵਲ ਰਾਮ ਰਹਹੁ ਲਿਵ ਲਾਇ ॥੩॥੬॥੧੪॥

Kaeval Raam Rehahu Liv Laae ||3||6||14||

Remain lovingly absorbed, attuned to the Lord alone. ||3||6||14||

ਭੈਰਉ (ਭ. ਕਬੀਰ) (੧੪) ੩:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੧ ਪੰ. ੪

Raag Bhaira-o Guru Arjan Dev

ਸਤਰਿ ਸੈਇ ਸਲਾਰ ਹੈ ਜਾ ਕੇ ॥

Sathar Saie Salaar Hai Jaa Kae ||

He has 7,000 commanders,

ਭੈਰਉ (ਭ. ਕਬੀਰ) (੧੫) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੧ ਪੰ. ੪

Raag Bhaira-o Guru Arjan Dev

ਸਵਾ ਲਾਖੁ ਪੈਕਾਬਰ ਤਾ ਕੇ ॥

Savaa Laakh Paikaabar Thaa Kae ||

And hundreds of thousands of prophets;

ਭੈਰਉ (ਭ. ਕਬੀਰ) (੧੫) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੧ ਪੰ. ੫

Raag Bhaira-o Guru Arjan Dev

ਸੇਖ ਜੁ ਕਹੀਅਹਿ ਕੋਟਿ ਅਠਾਸੀ ||

Saekh J Keheeahi Kott Athaasee ||

He is said to have 88,000,000 shaykhs,

ਭੈਰਉ (ਭ. ਕਬੀਰ) (੧੫) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੧ ਪੰ. ੫

Raag Bhaira-o Guru Arjan Dev

ਛਪਨ ਕੋਟਿ ਜਾ ਕੇ ਖੇਲ ਖਾਸੀ ||੧||

Shhapan Kott Jaa Kae Khael Khaasee ||1||

And 56,000,000 attendants. ||1||

ਭੈਰਉ (ਭ. ਕਬੀਰ) (੧੫) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੧ ਪੰ. ੫

Raag Bhaira-o Guru Arjan Dev

ਮੋ ਗਰੀਬ ਕੀ ਕੋ ਗੁਜਰਾਵੈ ||

Mo Gareeb Kee Ko Gujaraavai ||

I am meek and poor - what chance do I have of being heard there?

ਭੈਰਉ (ਭ. ਕਬੀਰ) (੧੫) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੧ ਪੰ. ੬

Raag Bhaira-o Guru Arjan Dev

ਮਜਲਸਿ ਦੂਰਿ ਮਹਲੁ ਕੋ ਪਾਵੈ ||੧|| ਰਹਾਉ ||

Majalas Dhoor Mehal Ko Paavai ||1|| Rehaao ||

His Court is so far away; only a rare few attain the Mansion of His Presence. ||1||Pause||

ਭੈਰਉ (ਭ. ਕਬੀਰ) (੧੫) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੧ ਪੰ. ੬

Raag Bhaira-o Guru Arjan Dev

ਤੇਤੀਸ ਕਰੋੜੀ ਹੈ ਖੇਲ ਖਾਨਾ ||

Thaethees Karorree Hai Khael Khaanaa ||

He has 33,000,000 play-houses.

ਭੈਰਉ (ਭ. ਕਬੀਰ) (੧੫) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੧ ਪੰ. ੬

Raag Bhaira-o Guru Arjan Dev

ਚਉਰਾਸੀ ਲਖ ਫਿਰੈ ਦਿਵਾਨਾਂ ||

Chouraasee Lakh Firai Dhivaanaa ||

His beings wander insanely through 8.4 million incarnations.

ਭੈਰਉ (ਭ. ਕਬੀਰ) (੧੫) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੧ ਪੰ. ੭

Raag Bhaira-o Guru Arjan Dev

ਬਾਬਾ ਆਦਮ ਕਉ ਕਿਛੁ ਨਦਰਿ ਦਿਖਾਈ ॥

Baabaa Aadham Ko Kishh Nadhar Dhikhaaee ||

He bestowed His Grace on Adam, the father of mankind,

ਭੈਰਉ (ਭ. ਕਬੀਰ) (੧੫) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੧ ਪੰ. ੭

Raag Bhaira-o Guru Arjan Dev

ਉਨਿ ਭੀ ਭਿਸਤਿ ਘਨੇਰੀ ਪਾਈ ॥੨॥

Oun Bhee Bhisath Ghanaaree Paaee ||2||

Who then lived in paradise for a long time. ||2||

ਭੈਰਉ (ਭ. ਕਬੀਰ) (੧੫) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੧ ਪੰ. ੭

Raag Bhaira-o Guru Arjan Dev

ਦਿਲ ਖਲਹਲੁ ਜਾ ਕੈ ਜਰਦ ਰੂ ਬਾਨੀ ॥

Dhil Khalehal Jaa Kai Jaradh Roo Baanee ||

Pale are the faces of those whose hearts are disturbed.

ਭੈਰਉ (ਭ. ਕਬੀਰ) (੧੫) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੧ ਪੰ. ੮

Raag Bhaira-o Guru Arjan Dev

ਛੋਡਿ ਕਤੇਬ ਕਰੈ ਸੈਤਾਨੀ ॥

Shhodd Kathaeb Karai Saithaanee ||

They have forsaken their Bible, and practice Satanic evil.

ਭੈਰਉ (ਭ. ਕਬੀਰ) (੧੫) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੧ ਪੰ. ੮

Raag Bhaira-o Guru Arjan Dev

ਦੁਨੀਆ ਦੋਸੁ ਰੋਸੁ ਹੈ ਲੋਈ ॥

Dhuneeaa Dhos Ros Hai Loei ||

One who blames the world, and is angry with people,

ਭੈਰਉ (ਭ. ਕਬੀਰ) (੧੫) ੩:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੧ ਪੰ. ੮

Raag Bhaira-o Guru Arjan Dev

ਅਪਨਾ ਕੀਆ ਪਾਵੈ ਸੋਈ ॥੩॥

Apanaa Keeaa Paavai Soei ||3||

Shall receive the fruits of his own actions. ||3||

ਭੈਰਉ (ਭ. ਕਬੀਰ) (੧੫) ੩:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੧ ਪੰ. ੯

Raag Bhaira-o Guru Arjan Dev

ਤੁਮ ਦਾਤੇ ਹਮ ਸਦਾ ਭਿਖਾਰੀ ॥

Thum Dhaathae Ham Sadhaa Bhikhaaree ||

You are the Great Giver, O Lord; I am forever a beggar at Your Door.

ਭੈਰਉ (ਭ. ਕਬੀਰ) (੧੫) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੧ ਪੰ. ੯

Raag Bhaira-o Guru Arjan Dev

ਦੇਉ ਜਬਾਬੁ ਹੋਇ ਬਜਗਾਰੀ ॥

Dhaeo Jabaab Hoe Bajagaaree ||

If I were to deny You, then I would be a wretched sinner.

ਭੈਰਉ (ਭ. ਕਬੀਰ) (੧੫) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੧ ਪੰ. ੯

Raag Bhaira-o Guru Arjan Dev

ਦਾਸੁ ਕਬੀਰੁ ਤੇਰੀ ਪਨਹੁ ਸਮਾਨਾਂ ॥

Dhaas Kabeer Thaeree Paneh Samaanaan ||

Slave Kabeer has entered Your Shelter.

ਭੈਰਉ (ਭ. ਕਬੀਰ) (੧੫) ੪:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੧ ਪੰ. ੯

Raag Bhaira-o Guru Arjan Dev

ਭਿਸਤੁ ਨਜੀਕਿ ਰਾਖੁ ਰਹਮਾਨਾ ॥੪॥੭॥੧੫॥

Bhisath Najeek Raakh Rehamaanaa ||4||7||15||

Keep me near You, O Merciful Lord God - that is heaven for me. ||4||7||15||

ਭੈਰਉ (ਭ. ਕਬੀਰ) (੧੫) ੪:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੧ ਪੰ. ੧੦

Raag Bhaira-o Guru Arjan Dev

ਸਭੁ ਕੋਈ ਚਲਨ ਕਹਤੁ ਹੈ ਊਹਾਂ ॥

Sabh Koe Chalan Kehath Hai Oohaana ||

Everyone speaks of going there,

ਭੈਰਉ (ਭ. ਕਬੀਰ) (੧੬) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੧ ਪੰ. ੧੦

Raag Bhaira-o Guru Arjan Dev

ਨਾ ਜਾਨਉ ਬੈਕੁੰਠੁ ਹੈ ਕਹਾਂ ॥੧॥ ਰਹਾਉ ॥

Naa Jaano Baikunth Hai Kehaan ||1|| Rehaao ||

But I do not even know where heaven is. ||1||Pause||

ਭੈਰਉ (ਭ. ਕਬੀਰ) (੧੬) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੧ ਪੰ. ੧੧

Raag Bhaira-o Guru Arjan Dev

ਆਪ ਆਪ ਕਾ ਮਰਮੁ ਨ ਜਾਨਾਂ ॥

Aap Aap Kaa Maram N Jaanaan ||

One who does not even know the mystery of his own self,

ਭੈਰਉ (ਭ. ਕਬੀਰ) (੧੬) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੧ ਪੰ. ੧੧

Raag Bhaira-o Guru Arjan Dev

ਬਾਤਨ ਹੀ ਬੈਕੁੰਠੁ ਬਖਾਨਾਂ ॥੧॥

Baathan Hee Baikunth Bakhaanaan ||1||

Speaks of heaven, but it is only talk. ||1||

ਭੈਰਉ (ਭ. ਕਬੀਰ) (੧੬) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੧ ਪੰ. ੧੧

Raag Bhaira-o Guru Arjan Dev

ਜਬ ਲਗੁ ਮਨ ਬੈਕੁੰਠ ਕੀ ਆਸ ॥

Jab Lag Man Baikunth Kee Aas ||

As long as the mortal hopes for heaven,

ਭੈਰਉ (ਭ. ਕਬੀਰ) (੧੬) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੧ ਪੰ. ੧੨

Raag Bhaira-o Guru Arjan Dev

ਤਬ ਲਗੁ ਨਾਹੀ ਚਰਨ ਨਿਵਾਸ ॥੨॥

Thab Lag Naahee Charan Nivaas ||2||

He will not dwell at the Lord's Feet. ||2||

ਭੈਰਉ (ਭ. ਕਬੀਰ) (੧੬) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੧ ਪੰ. ੧੨

Raag Bhaira-o Guru Arjan Dev

ਖਾਈ ਕੋਟੁ ਨ ਪਰਲ ਪਗਾਰਾ ॥

Khaaee Kott N Paral Pagaaraa ||

Heaven is not a fort with moats and ramparts, and walls plastered with mud;

ਭੈਰਉ (ਭ. ਕਬੀਰ) (੧੬) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੧ ਪੰ. ੧੨

Raag Bhaira-o Guru Arjan Dev

ਨਾ ਜਾਨਉ ਬੈਕੁੰਠ ਦੁਆਰਾ ॥੩॥

Naa Jaano Baikunth Dhuaaraa ||3||

I do not know what heaven's gate is like. ||3||

ਭੈਰਉ (ਭ. ਕਬੀਰ) (੧੬) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੧ ਪੰ. ੧੨

Raag Bhaira-o Guru Arjan Dev

ਕਹਿ ਕਮੀਰ ਅਬ ਕਹੀਐ ਕਾਹਿ ॥

Kehi Kameer Ab Keheeai Kaahi ||

Says Kabeer, now what more can I say?

ਭੈਰਉ (ਭ. ਕਬੀਰ) (੧੬) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੧ ਪੰ. ੧੩

Raag Bhaira-o Guru Arjan Dev

ਸਾਧਸੰਗਤਿ ਬੈਕੁੰਠੈ ਆਹਿ ॥੪॥੮॥੧੬॥

Saadhhasangath Baikunthai Aahi ||4||8||16||

The Saadh Sangat, the Company of the Holy, is heaven itself. ||4||8||16||

ਭੈਰਉ (ਭ. ਕਬੀਰ) (੧੬) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੧ ਪੰ. ੧੩

Raag Bhaira-o Guru Arjan Dev

ਕਿਉ ਲੀਜੈ ਗਢੁ ਬੰਕਾ ਭਾਈ ॥

Kio Leejai Gadt Bankaa Bhaaee ||

How can the beautiful fortress be conquered, O Siblings of Destiny?

ਭੈਰਉ (ਭ. ਕਬੀਰ) (੧੭) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੧ ਪੰ. ੧੪

Raag Bhaira-o Guru Arjan Dev

ਦੋਵਰ ਕੋਟ ਅਰੁ ਤੇਵਰ ਖਾਈ ॥੧॥ ਰਹਾਉ ॥

Dhovar Kott Ar Thaevar Khaaee ||1|| Rehaao ||

It has double walls and triple moats. ||1||Pause||

ਭੈਰਉ (ਭ. ਕਬੀਰ) (੧੭) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੧ ਪੰ. ੧੪

Raag Bhaira-o Guru Arjan Dev

ਪਾਂਚ ਪਚੀਸ ਮੋਹ ਮਦ ਮਤਸਰ ਆਡੀ ਪਰਬਲ ਮਾਇਆ ॥

Paanch Pachees Moh Madh Mathasar Aaddee Parabal Maaeiaa ||

It is defended by the five elements, the twenty-five categories, attachment, pride, jealousy and the awesomely powerful Maya.

ਭੈਰਉ (ਭ. ਕਬੀਰ) (੧੭) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੧ ਪੰ. ੧੪

Raag Bhaira-o Guru Arjan Dev

ਜਨ ਗਰੀਬ ਕੋ ਜੋਰੁ ਨ ਪਹੁਚੈ ਕਹਾ ਕਰਉ ਰਘੁਰਾਇਆ ॥੧॥

Jan Gareeb Ko Jor N Pahuchai Kehaa Karo Raghuraaeiaa ||1||

The poor mortal being does not have the strength to conquer it; what should I do now, O Lord? ||1||

ਭੈਰਉ (ਭ. ਕਬੀਰ) (੧੭) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੧ ਪੰ. ੧੫

Raag Bhaira-o Guru Arjan Dev

ਕਾਮੁ ਕਿਵਾਰੀ ਦੁਖੁ ਸੁਖੁ ਦਰਵਾਨੀ ਪਾਪੁ ਪੁੰਨੁ ਦਰਵਾਜਾ ॥

Kaam Kivaaree Dhukh Sukh Dharavaanee Paap Punnn Dharavaajaa ||

Sexual desire is the window, pain and pleasure are the gate-keepers, virtue and sin are the gates.

ਭੈਰਉ (ਭ. ਕਬੀਰ) (੧੭) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੧ ਪੰ. ੧੫

Raag Bhaira-o Guru Arjan Dev

ਕ੍ਰੋਧੁ ਪ੍ਰਧਾਨੁ ਮਹਾ ਬਡ ਦੁੰਦਰ ਤਹ ਮਨੁ ਮਾਵਾਸੀ ਰਾਜਾ ॥੨॥

Krodhh Pradhhaan Mehaa Badd Dhundhar Theh Man Maavaasee Raajaa ||2||

Anger is the great supreme commander, full of argument and strife, and the mind is the rebel king there. ||2||

ਭੈਰਉ (ਭ. ਕਬੀਰ) (੧੭) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੧ ਪੰ. ੧੬

Raag Bhaira-o Guru Arjan Dev

ਸ੍ਵਾਦ ਸਨਾਹ ਟੋਪੁ ਮਮਤਾ ਕੋ ਕੁਬੁਧਿ ਕਮਾਨ ਚਢਾਈ ॥

Svaadh Sanaah Ttop Mamathaa Ko Kubudhh Kamaan Chadtaaee ||

Their armor is the pleasure of tastes and flavors, their helmets are worldly attachments; they take aim with their bows of corrupt intellect.

ਭੈਰਉ (ਭ. ਕਬੀਰ) (੧੭) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੧ ਪੰ. ੧੬

Raag Bhaira-o Guru Arjan Dev

ਤਿਸਨਾ ਤੀਰ ਰਹੇ ਘਟ ਭੀਤਰਿ ਇਉ ਗਢੁ ਲੀਓ ਨ ਜਾਈ ॥੩॥

Thisanaa Theer Rehae Ghatt Bheethar Eio Gadt Leeou N Jaaee ||3||

The greed that fills their hearts is the arrow; with these things, their fortress is impregnable. ||3||

ਭੈਰਉ (ਭ. ਕਬੀਰ) (੧੭) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੧ ਪੰ. ੧੭

Raag Bhaira-o Guru Arjan Dev

ਪ੍ਰੇਮ ਪਲੀਤਾ ਸੁਰਤਿ ਹਵਾਈ ਗੋਲਾ ਗਿਆਨੁ ਚਲਾਇਆ ॥

Praem Paleethaa Surath Havaaee Golaa Giaan Chalaaeiaa ||

But I have made divine love the fuse, and deep meditation the bomb; I have launched the rocket of spiritual wisdom.

ਭੈਰਉ (ਭ. ਕਬੀਰ) (੧੭) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੧ ਪੰ. ੧੮

Raag Bhaira-o Guru Arjan Dev

ਬ੍ਰਹਮ ਅਗਨਿ ਸਹਜੇ ਪਰਜਾਲੀ ਏਕਹਿ ਚੋਟ ਸਿਝਾਇਆ ॥੪॥

Breham Agan Sehajae Parajaalee Eaekehi Chott Sijhaaeiaa ||4||

The fire of God is lit by intuition, and with one shot, the fortress is taken. ||4||

ਭੈਰਉ (ਭ. ਕਬੀਰ) (੧੭) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੧ ਪੰ. ੧੮

Raag Bhaira-o Guru Arjan Dev

ਸਤੁ ਸੰਤੋਖੁ ਲੈ ਲਰਨੇ ਲਾਗਾ ਤੋਰੇ ਦੁਇ ਦਰਵਾਜਾ ॥

Sath Santhokh Lai Laranae Laagaa Thorae Dhue Dharavaajaa ||

Taking truth and contentment with me, I begin the battle and storm both the gates.

ਭੈਰਉ (ਭ. ਕਬੀਰ) (੧੭) ੫:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੧ ਪੰ. ੧੯

Raag Bhaira-o Guru Arjan Dev

ਸਾਧਸੰਗਤਿ ਅਰੁ ਗੁਰ ਕੀ ਕ੍ਰਿਪਾ ਤੇ ਪਕਰਿਓ ਗਢੁ ਕੋ ਰਾਜਾ ॥੫॥

Saadhhasangath Ar Gur Kee Kirapaa Thae Pakariou Gadt Ko Raajaa ||5||

In the Saadh Sangat, the Company of the Holy, and by Guru's Grace, I have captured the king of the fortress. ||5||

ਭੈਰਉ (ਭ. ਕਬੀਰ) (੧੭) ੫:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੧ ਪੰ. ੧੯

Raag Bhaira-o Guru Arjan Dev